

ਤੁਰੰਤ ਰਿਲੀਜ਼ ਲਈ

ਬ੍ਰੈਂਪਟਨ ਲਈ ਬਿਹਤਰ ਗੋ (GO) ਸੇਵਾ ਜਲਦੀ ਆ ਰਹੀ ਹੈ

ਬ੍ਰੈਂਪਟਨ, ਓਨਟਾਰੀਓ (15 ਅਗਸਤ, 2019) – ਅੱਜ, ਪ੍ਰੋਵਿੰਸ ਆਫ ਓਨਟਾਰੀਓ (Province of Ontario) ਨੇ ਖਾਸ ਸੁਧਾਰਾਂ ਦੇ ਨਾਲ, ਸਾਰੀਆਂ ਮੁੱਖ ਲਾਈਨਾਂ ਤੇ ਵਧੀ ਹੋਈ ਗੋ (GO) ਸੇਵਾ ਦੀ ਘੋਸ਼ਣਾ ਕੀਤੀ, ਜੋ ਬ੍ਰੈਂਪਟਨ ਦੇ ਰੇਜ਼ਾਨਾ ਯਾਤਰੀਆਂ ਅਤੇ ਆਉਣ ਵਾਲਿਆਂ (ਵਿਜੀਟਰਾਂ) ਲਈ ਫ਼ਾਇਦੇਮੰਦ ਹੋਵੇਗੀ।

ਵਾਧੂ ਸੇਵਾ ਵਿੱਚ ਕਿਚਨਰ (Kitchener), ਲੇਕਸ਼ੋਰ ਈਸਟ (Lakeshore East) ਅਤੇ ਲੇਕਸ਼ੋਰ ਵੈਸਟ ਗੋ (Lakeshore West GO) ਲਾਈਨਾਂ ਵਿੱਚ ਕੁੱਲ 84 ਨਵੀਆਂ ਹਫ਼ਤਾਵਾਰ ਟ੍ਰਿੱਪਾਂ ਅਤੇ ਕਿਚਨਰ (Kitchener) ਅਤੇ ਲੇਕਸ਼ੋਰ ਵੈਸਟ (Lakeshore West) ਲਾਈਨਾਂ ਵਿੱਚ 65 ਵਧੀਆਂ ਹੋਈਆਂ ਹਫ਼ਤਾਵਾਰ ਟ੍ਰਿੱਪਾਂ ਸ਼ਾਮਲ ਹਨ।

ਬ੍ਰੈਂਪਟਨ ਲਈ ਝਲਕੀਆਂ ਵਿੱਚ ਸ਼ਾਮਲ ਹਨ:

- ਨਵੀਂ ਸੇਵਾ ਦੇ ਨਾਲ, ਬ੍ਰੈਂਪਟਨ ਵਿੱਚ ਹੁਣ ਕਿਚਨਰ ਗੋ (Kitchener GO) ਲਾਈਨ ਦੇ ਨਾਲ 50 ਹਫ਼ਤਾਵਾਰ ਟ੍ਰੇਨ ਟ੍ਰਿੱਪਾਂ ਹੋਣਗੀਆਂ
- ਯੂਨੀਅਨ ਸਟੇਸ਼ਨ (Union Station) ਅਤੇ ਕਿਚਨਰ ਗੋ ਵਿਚਕਾਰ ਨਵੀਂ ਦੇਰ-ਰਾਤ ਦੀ ਹਫ਼ਤਾਵਾਰ ਸੇਵਾ
- ਯੂਨੀਅਨ ਸਟੇਸ਼ਨ ਅਤੇ ਬ੍ਰੈਮਲੀ ਗੋ (Bramalea GO) ਵਿਚਕਾਰ ਘੰਟਾਵਾਰ ਕਾਰਜ ਦਿਨ ਵਾਲੀ ਸ਼ਾਮ ਦੀ ਸੇਵਾ
- ਯੂਨੀਅਨ ਸਟੇਸ਼ਨ ਤੋਂ ਬ੍ਰੈਮਲੀ ਗੋ ਤੱਕ ਹਫ਼ਤਾਵਾਰ ਐਕਸਪ੍ਰੈਸ ਟ੍ਰਿੱਪ, ਫਿਰ ਸਾਰੇ ਸਟੋਪਸ ਵੈਸਟ ਤੋਂ ਕਿਚਨਰ ਗੋ ਤੱਕ ਕਰਨਾ, ਜਿਸ ਨਾਲ ਬ੍ਰੈਂਪਟਨ ਦੇ ਰੇਜ਼ਾਨਾ ਯਾਤਰੀਆਂ ਦੇ ਘੱਟੋ-ਘੱਟ 10 ਮਿੰਟ ਬਚਣਗੇ

ਬ੍ਰੈਂਪਟਨ ਲਈ ਨਵੀਂ ਸੁਧਾਰ ਵਾਲੀ ਸੇਵਾ 3 ਸਤੰਬਰ ਤੱਕ ਚੱਲਣ ਦੀ ਸੰਭਾਵਨਾ ਹੈ। ਸਮਾਂ ਸੂਚੀ ਬਾਰੇ ਹੋਰ ਵੇਰਵੇ [ਗੋ ਟ੍ਰਾਂਜ਼ਿਟ ਦੀ ਵੈਬਸਾਈਟ \(GO Transit's website\)](#) ਤੇ ਪ੍ਰਾਪਤ ਕੀਤੇ ਜਾ ਸਕਦੇ ਹਨ।

ਇਹ ਗੋ (GO) ਸੇਵਾ ਵਿਸਤਾਰ, ਬ੍ਰੈਂਪਟਨ ਟ੍ਰਾਂਜ਼ਿਟ ਵੱਲੋਂ ਨਵੇਂ [ਘੋਸ਼ਣਾ ਕੀਤੇ ਸੇਵਾ ਸੁਧਾਰ \(service improvements announced\)](#) ਦੇ ਬਾਅਦ ਜਲਦੀ ਹੀ ਆਉਣਗੇ।

ਹਵਾਲੇ

“ਇਹ ਬ੍ਰੈਂਪਟਨ ਦੇ ਨਿਵਾਸੀਆਂ ਲਈ ਸੁਆਗਤੀ ਘੋਸ਼ਣਾ ਅਤੇ ਵਧੀਆ ਖਬਰ ਹੈ। ਸਾਡਾ ਟੀਚਾ ਬ੍ਰੈਂਪਟਨ ਲਈ ਦੋ ਪਾਸੇ ਦੀ, ਪੂਰੇ ਦਿਨ ਦੀ ਗੋ (GO) ਸੇਵਾ ਹੈ, ਪਰ ਅਸੀਂ ਇਸਨੂੰ ਉਸ ਟੀਚੇ ਦੇ ਪ੍ਰਤੀ ਇੱਕ ਕਦਮ ਦੇ ਤੌਰ ਤੇ ਦੇਖਦੇ ਹਾਂ। ਇਹ ਆਉਣ-ਜਾਣ ਨੂੰ ਵੱਧ ਅਸਾਨ ਅਤੇ ਵੱਧ ਸਹੂਲਤ ਭਰਿਆ ਬਣਾਵੇਗੀ। ਨਾਲ ਹੀ, ਬ੍ਰੈਂਪਟਨ ਵਿੱਚ ਕਾਰੋਬਾਰ ਸਬੰਧੀ ਨਿਵੇਸ਼ ਲਈ ਵੱਧ ਰੋਮਾਂਚਕ ਤਰਕ ਨੂੰ ਸਹਿਯੋਗ ਕਰੇਗੀ ਅਤੇ ਇਨੋਵੇਸ਼ਨ ਕੋਰੀਡੋਰ (Innovation Corridor) ਦੇ ਨਾਲ ਆਰਥਿਕ ਵਾਧੇ ਨੂੰ ਸਹਿਯੋਗ ਕਰੇਗੀ।”

- ਮੇਅਰ ਪੈਟਰਿਕ ਬ੍ਰਾਊਨ (Patrick Brown)

“ਵਧੀ ਹੋਈ ਬ੍ਰੈਂਪਟਨ ਟ੍ਰਾਂਜ਼ਿਟ ਸੇਵਾ ਦੇ ਸੁਮੇਲ ਨਾਲ, ਜੋ ਅਸੀਂ ਸਤੰਬਰ ਵਿੱਚ ਲਾਗੂ ਕਰ ਰਹੇ ਹਾਂ, ਅੱਜ ਦੀ ਘੋਸ਼ਣਾ ਬ੍ਰੈਂਪਟਨ ਦੇ ਨਿਵਾਸੀਆਂ ਲਈ ਸੁਆਗਤੀ ਖਬਰ ਹੈ। ਅਸੀਂ ਬ੍ਰੈਂਪਟਨ ਵਿੱਚ ਪਬਲਿਕ ਟ੍ਰਾਂਜ਼ਿਟ ਦੇ ਸਾਰੇ ਪ੍ਰਕਾਰਾਂ ਦੇ ਵਾਧੇ ਨੂੰ ਲੈ ਕੇ ਉਤਸ਼ਾਹਿਤ ਹਾਂ। ਅਸੀਂ ਇੱਕ ਮਜ਼ਬੂਤ, ਸਥਿਰ ਟ੍ਰਾਂਜ਼ਿਟ ਸਿਸਟਮ ਦਾ ਨਿਰਮਾਣ ਜਾਰੀ ਰੱਖਣ ਦੇ ਹੋਰ ਤਰੀਕੇ ਲੱਭਣ ਲਈ ਸਾਰੇ ਸਾਂਝੇਦਾਰਾਂ ਅਤੇ ਸਟੇਕਹੋਲਡਰਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।”

- *ਐਲੈਕਸ ਮਿਲੋਜੇਵਿਕ (Alex Milojevic), ਜਨਰਲ ਮੈਨੇਜਰ, ਬ੍ਰੈਂਪਟਨ ਟ੍ਰਾਂਜ਼ਿਟ*

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 650,000 ਲੋਕਾਂ ਅਤੇ 70,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca